

بِسْمِ اللَّهِ الرَّحْمَنِ الرَّحِيمِ  
نَحْمَدُهُ وَنُصَلِّی عَلَیْ رَسُولِهِ الْکَوَافِیْمِ  
وَعَلَیْ عَبْرِیْلِ الْمَسِیْحِ الْمَوْعُودِ

# ਖਲਾਸਾ ਖੁਤਬਾ ਜੁਮਾ 22.07.2016

ਵੱਲੋਂ : ਨਜ਼ਾਰਤ ਨਸ਼ਰੋ ਇਸ਼ਾਅਤ ਕਾਦੀਆਂ

ਹਜ਼ਰਤ ਮੁਹਮੱਦ ਸਲਲਾਹੁ ਅਲੈਹਿ ਵਸਲਾਮ ਦੇ ਸਹਾਬਾ ਅਜਿਹੇ ਖੁਸ਼ਕਿਸਮਤ ਸਨ ਕਿ ਜੱਦ ਆਪਣੀ ਅਵਸਥਾ ਉਪਰ ਗੋਰ ਕਰਕੇ ਫਿਕਰਮੰਦ ਹੁੰਦੇ ਤਾਂ ਆਪ ਜੀ ਦੀ ਸੰਗਤ ਵਿੱਚ ਚਲੇ ਜਾਂਦੇ ਸਨ ਅਤੇ ਫਿਰ ਹਜ਼ਰਤ ਮੁਹਮੱਦ ਸਲਲਾਹੁ ਅਲੈਹਿ ਵਸਲਾਮ ਦੀ 'ਕੁਵੱਤੇ ਕੁਦਸੀ' (ਪਵਿਤਰ ਸ਼ਕਤੀ) ਕਰਕੇ ਆਪਣਾ ਨਿਵਾਰਣ ਕਰ ਲੈਂਦੇ ਸਨ, ਪਰ ਸਾਨੂੰ ਤਾਂ ਇਸ ਫਿਕਰ ਵਿੱਚ ਰਹਿੰਦਿਆਂ ਹੋਇਆ ਆਪਣੀਆਂ ਇਬਾਦਤਾਂ, ਦੁਆਵਾਂ ਤੇ ਇਸਤਗਫ਼ਾਰ ਨੂੰ ਸਦਾ ਧਾਰਣ ਕੀਤੇ ਰਖੋਣਾ ਚਾਹੀਦਾ ਹੈ ਅਤੇ ਇਸ ਰਾਹੀਂ ਹੀ ਆਪਣਾ ਇਲਾਜ ਕਰਦੇ ਰਹਿਣਾ ਚਾਹੀਦਾ ਹੈ ।

ਸਯੱਦਨਾ ਹਜ਼ਰਤ ਅਮੀਰੁਲ ਮੌਮਿਨੀਨ ਖਲੀਫ਼ਾਤੁਲ ਮਸੀਹ ਖਾਮਿਸ ਅਯੱਦਾਹੁਲਾਹ ਤਾਲਾ ਬਿ ਨਸਰਿਹਿਲ ਅਜੀਜ਼ ਦੇ ਜੁਮਾਏ ਦੇ ਖੁਤਬੇ ਦਾ ਸਾਰ ਜੋ ਆਪ ਜੀ ਨੇ 22 ਜੁਲਾਈ 2016 ਈ. ਨੂੰ ਮਸਜਿਦ ਬੈਤੁਲ ਫ਼ਤਵਾ ਲੰਦਨ ਵਿੱਚ ਦਿੱਤਾ ।

ਤਸ਼ੁਹੁਦ, ਤਉਜ਼ ਅਤੇ ਸੂਰਤ ਡਾਤਿਹਾ ਦੀ ਤਲਾਵਤ ਦੇ ਬਾਦ ਹਜ਼ੂਰ ਅਨਵਰ ਅਯੱਦਾਹੁਲਾਹ ਤਾਲਾ ਬਿ ਨਸਰਿਹਿਲ ਅਜੀਜ਼ ਨੇ ਡਰਮਾਇਆ :

ਹਜ਼ਰਤ ਮਸੀਹ ਮੌਤ ਅਲੈਹਿ ਸਲਾਮ ਦੀ ਸਖਤ ਮਿਹਨਤ ਦੀ ਆਦਤ ਅਤੇ ਸਵਾਸਥ ਨੂੰ ਬਣਾਈ ਰਖੋਣ ਅਤੇ ਸ਼ਰੀਰ ਨੂੰ ਰੁਸਤ ਰਖੋਣ ਲਈ ਆਪ ਜੀ ਦਾ ਕੀ ਆਮ ਨੀਯਮ ਸੀ, ਇਸ ਦਾ ਵਰਨਣ ਕਰਦਿਆਂ ਹੋਇਆਂ ਹਜ਼ਰਤ ਮੁਸਲਿਹ ਮੌਤ ਰਜੀ ਅਲੱਹ ਅਨਹੁ ਡਰਮਾਉਂਦੇ ਹਨ ਕਿ ਆਪ ਕਦੇ ਵੀ ਸੁਸਤ ਨਹੀਂ ਸਨ ਸਗੋਂ ਅਤਿਅੰਤ ਮਿਹਨਤੀ ਸਨ ਅਤੇ ਏਕਾਂਤ ਪ੍ਰੇਮੀ ਹੁੰਦਿਆਂ ਹੋਇਆਂ ਵੀ ਮਿਹਨਤ ਤੋਂ ਘਬਰਾਉਂਦੇ ਨਹੀਂ ਸਨ ਅਤੇ ਕਈ ਵਾਰ ਅਜਿਹਾ ਹੁੰਦਾ ਸੀ ਕਿ ਆਪ ਨੂੰ ਜੱਦ ਕਿਸੇ ਸਫਰ ਉਪਰ ਜਾਣਾ ਪੈਂਦਾ ਤਾਂ ਸਵਾਰੀ ਦਾ ਘੋੜਾ ਨੈਕਰ ਹੱਥ ਅੱਗੇ ਰਵਾਨਾ ਕਰ ਦਿੰਦੇ ਅਤੇ ਆਪ ਪੈਦਲ ਹੀ ਵੀਹ ਪੰਡੀ ਮੀਲ ਦੀ ਯਾਤਰਾ ਕਰਕੇ ਟੀਚੇ 'ਤੇ ਪਹੁੰਚ ਜਾਂਦੇ ਸਗੋਂ ਅਧਿਕਤਰ ਆਪ ਪੈਦਲ ਹੀ ਸਫਰ ਕਰਦੇ ਸਨ ਅਤੇ ਸਵਾਰੀ ਉਪਰ ਘੱਟ ਹੀ ਚੜ੍ਹਦੇ ਅਤੇ ਇਹ ਆਦਤ ਪੈਦਲ ਚਲੋਣ ਦੀ ਆਪ ਜੀ ਨੂੰ ਅਖੀਰ ਉਮਰ ਤੱਕ ਸੀ ਅਤੇ ਸਤੱਰ ਸਾਲ ਤੋਂ ਉਪਰ ਉਮਰ ਵਿੱਚ ਜੱਦ ਕਿ ਆਪ ਨੂੰ ਕੁਝ ਸਖਤ ਬਿਮਾਰੀਆਂ ਨੇ ਪੇਰਿਆ ਹੋਇਆ ਸੀ ਅਧਿਕਤਰ ਆਪ ਸੈਰ ਸਪਾਏ ਲਈ ਜਾਂਦੇ ਅਤੇ ਚਾਰ ਪੰਜ ਮੀਲ ਪ੍ਰਤੀਦਿਨ ਫਿਰ ਆਉਂਦੇ ਅਤੇ ਕਈ ਵਾਰ ਸੱਤ ਮੀਲ ਪੈਦਲ ਫਿਰ ਲੈਂਦੇ ਸਨ ਅਤੇ ਬੁਢੇਪੇ ਤੋਂ ਪਹਿਲਾਂ ਦਾ ਹਾਲ ਆਪ ਵਰਨਣ ਕਰਦੇ ਸਨ ਕਿ ਕਈ ਵਾਰ ਸਵੇਰ ਦੀ ਨਮਾਜ਼ ਤੋਂ ਪਹਿਲਾਂ ਉਠਕੇ ਸੈਰ ਲਈ ਚੱਲ ਪੈਂਦੇ ਸਨ ਅਤੇ ਵਡਾਲਾ ਤੱਕ ਪਹੁੰਚ ਕੇ ਜੋ ਕਾਦੀਆਂ ਤੋਂ ਲਗਭਗ ਸਾਡੇ ਪੰਜ ਮੀਲ ਦੀ ਦੂਰੀ ਉਪਰ ਇਕ ਪਿੰਡ ਹੈ ਸਵੇਰੇ ਦੀ ਨਮਾਜ਼ ਦਾ ਸਮਾਂ ਹੁੰਦਾ ।

ਸੋ, ਇਹ ਨਮੂਨਾ ਹੈ ਸਾਡੇ ਲਈ ਵਿਸ਼ੇਸ਼ ਰੂਪ ਵਿੱਚ ਜੀਵਨ ਵਕਫ਼ ਕਰਨ ਵਾਲਿਆਂ ਲਈ ਜਿੰਨ੍ਹਾ ਦੇ ਸੁਪੁਰਦ ਜਮਾਤ ਦੀ ਸੇਵਾ ਦਾ ਕੰਮ ਹੈ ਜਿੰਨ੍ਹਾ ਵਿੱਚ ਮੁਰੱਬੀ ਪਹਿਲੇ ਨੰਬਰ'ਤੇ ਹਨ ਕਿ ਆਪਣੀ ਸਿਹਤ ਦੇ ਬਣਾਈ ਰਖਣ ਅਤੇ ਸਖ਼ਤ ਜਾਨੀ ਪੈਦਾ ਕਰਨ ਲਈ ਵਰਜਿਸ਼ ਜਾਂ ਸੈਰ ਦੀ ਨਿਰੰਤਰ ਆਦਤ ਪਾਉਣ । ਜੇਕਰ ਸੈਰ ਨਹੀਂ ਕਰ ਸਕਦੇ ਸਮੇਂ ਦੀ ਘਾਟ ਕਰਕੇ ਜਾਂ ਕਿਸੇ ਹੋਰ ਕਾਰਣ ਕਰਕੇ ਤਾਂ ਕੁਝ ਸਮਾਂ ਵਰਜਿਸ਼ ਲਈ ਅਵਸ਼ ਕਢੋਣਾ ਚਾਹੀਦਾ ਹੈ ।

ਹਜ਼ੂਰ ਅਨਵਰ ਨੇ ਡਰਮਾਇਆ : ਸਾਡੇ ਮੁਰੱਬੀ ਅਤੇ 'ਵਾਕਫ਼ੀਨ ਜਿੰਦਗੀ' (ਧਰਮ ਖਾਤਰ ਜੀਵਨ ਵਕਫ਼ ਕਰਨ ਵਾਲੇ) ਨੂੰ ਕਿਸੇ ਨ ਕਿਸੇ ਪ੍ਰਕਾਰ ਦੀ ਵਰਜਿਸ਼ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਦੂਜਾ ਇਹਨਾ ਪਛੋਮੀ ਦੇਸ਼ਾਂ ਵਿੱਚ ਰੋਗ ਯੁਕਤ ਤੇ ਅਸਵਾਸਥ ਗੜਾ ਵੀ ਬਹੁਤ ਆਮ ਹੈ ਇਸ ਤੋਂ ਬਚਣਾ ਚਾਹੀਦਾ ਹੈ । ਮੁਰੱਬੀ ਨੂੰ ਥੋੜਾ ਬਹੁਤਾ ਖਾਣਾ ਪਕਾਉਣਾ ਵੀ ਆਉਣਾ ਚਾਹੀਦਾ ਹੈ । ਇਹ ਮੈਂ ਕੇਵਲ ਆਪਣੂੰ ਨਸੀਹਤ ਨਹੀਂ ਕਰ ਰਿਹਾ ਸਗੋਂ ਮੈਂ ਆਪ ਵੀ ਵਰਜਿਸ਼ ਕਰਦਾ ਹਾਂ ਬਕਾਇਦਗੀ ਨਾਲ ਰੱਬ ਦੀ ਮਿਹਰ ਕਰਕੇ । ਬਹਿਰਹਾਲ ਸਾਨੂੰ ਸਵਸਥ 'ਵਾਕਫ਼ੀਨ ਜਿੰਦਗੀ' ਅਤੇ ਮੁਰੱਬੀ ਚਾਹੀਦੇ ਹਨ ਇਸ ਪੱਖੋਂ ਉਹਨਾਂ ਨੂੰ ਇਸ ਗੱਲ ਦਾ ਖਿਆਲ ਰਖੋਣਾ ਚਾਹੀਦਾ ਹੈ ਕਿ ਉਹ ਆਪਣੀ ਸਿਹਤ ਤੋਂ ਲਾਪਰਵਾਹ ਅਤੇ ਸੁਸਤ ਨ ਹੋਣ ਤਾਂ ਜੋ ਆਪਣੇ ਕੰਮਾਂ ਨੂੰ ਚੰਗੇ ਢੰਗ ਨਾਲ ਸਿਰੇ ਚਾੜ੍ਹ ਸਕਣ ।

ਕਈ ਵਾਰ ਕੁਝ ਲੋਕ ਬਹੁਤ ਚਿੰਤਾ ਦਾ ਪ੍ਰਗਟਾਵਾ ਕਰਦੇ ਹਨ ਕਿ ਸਾਡੀ ਨੇਕੀ ਦੀ ਹਾਲਤ ਇਕ ਜਿਹੀ ਨਹੀਂ ਰਹਿੰਦੀ, ਬਹੁਤ ਚਿੰਤਾ ਹੈ, ਇਹ ਬਹੁਤ ਚੰਗੀ ਗੱਲ ਹੈ ਇਸ ਪੱਖੋਂ ਕਿ ਮਨੁੱਖ ਆਪਣ ਜਾਇਜ਼ਾ ਲੈਂਦਾ ਰਹਿੰਦਾ ਹੈ ਕਿ ਇਹ ਹਾਲਤ ਜੋ ਮੇਰੇ ਵਿੱਚ ਨੇਕੀ ਦੀ ਕਮੀ ਦੀ ਹੈ ਇਕ ਕਿਉਂ ਹੋਈ ਅਤੇ ਇਹ ਚਿੰਤਾ ਹੋਵੇ ਕਿ ਬਹੁਤੀ ਦੇਰ ਨ ਰਹੇ ਅਤੇ ਇਸ ਦੇ ਇਲਾਜ ਦੀ ਚਿੰਤਾ ਕਰੇ । ਤਾਂ ਇਹ ਬਹੁਤ ਚੰਗੀ ਗੱਲ ਹੈ ਪਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਇਹ ਕੋਈ ਬੁਰਾਈ ਨਹੀਂ ਹੁੰਦੀ ਸਗੋਂ ਨੇਕੀ ਹੋਰ ਬਹੁਤੀ ਨੇਕੀ ਅਤੇ ਘੱਟ ਨੇਕੀ ਦੀ ਜੋ ਹਾਲਤ ਹੈ ਉਹ ਆਉਂਦੀ ਜਾਂਦੀ ਰਹਿੰਦੀ ਹੈ । ਹਜ਼ਰਤ ਮੁਹਾਮਦ ਸਲਲਾਹੁ ਅਲਲਾਹਿ ਵਸਲਾਅਮ ਦੇ ਪਾਸ ਇਕ ਵਿਅਕਤੀ ਆਇਆ ਆਪ ਦੇ ਇਕ ਸਹਾਬੀ ਆਏ ਉਹਨਾਂ ਨੇ ਕਿਹਾ, ਹੋ, ਰਸੂਲੁਲੱਹਾ ! ਮੈਂ ਤਾਂ ਮੁਨਾਫ਼ਕ ਹਾਂ ਮੈਂ ਜੱਦ ਆਪ ਜੀ ਦੇ ਪਾਸ ਸਭਾ ਵਿੱਚ ਬੈਠਦਾ ਹਾਂ ਤਾਂ ਮੇਰੀ ਹਾਲਤ ਹੋਰ ਹੁੰਦੀ ਹੈ ਅਤੇ ਜੱਦ ਆਪ ਜੀ ਦੀ ਸਭਾ ਵਿੱਚੋਂ ਉਠਕੇ ਚਲਾ ਜਾਂਦਾ ਹਾਂ ਤਾਂ ਮੇਰੀ ਹਾਲਤ ਹੋਰ ਹੁੰਦੀ ਹੈ । ਅਰਥਾਤ ਨੇਕੀ ਦੀ ਅਤੇ ਦਿਲ ਦੀ ਪਵਿਤਰਤਾ ਦੀ ਹਾਲਤ ਉਹ ਨਹੀਂ ਰਹਿੰਦੀ ਜੋ ਆਪਜੀ ਦੀ ਸੰਗਤ ਵਿੱਚ ਹੈ । ਹਜ਼ਰਤ ਮੁਹਾਮਦ ਸਲਲਾਹੁ ਅਲਲਾਹਿ ਵਸਲਾਅਮ ਨੇ ਡਰਮਾਇਆ ਕਿ ਇਹੋ ਤਾਂ ਮੌਮਿਨ ਦੀ ਨਿਸ਼ਾਨੀ ਹੈ ਤੁਸੀਂ ਮੁਨਾਫ਼ਕ ਨਹੀਂ ਹੋ ।

ਹਜ਼ੂਰ ਅਨਵਰ ਨੇ ਡਰਮਾਇਆ : ਇਹ ਸੋਚ ਸੀ ਸਹਾਬਾ ਦੀ ਅਤੇ ਜੱਦ ਇਹ ਅਹਿਸਾਸ ਹੁੰਦਾ ਹੈ ਤਾਂ ਫਿਰ ਮਨੁੱਖ ਦੁਆ ਤੇ ਇਸਤਗਾਫ਼ਾਰ ਰਾਹੀਂ ਆਪਣੀ ਹਾਲਤ ਸੁਧਾਰਣ ਵੱਲ ਧਿਆਨ ਕਰਦਾ ਹੈ ।

ਹਜ਼ਰਤ ਮੁਹਾਮਦ ਸਲਲਾਹੁ ਅਲਲਾਹਿ ਵਸਲਾਅਮ ਦੇ ਸਹਾਬਾ ਤਾਂ ਅਜਿਹੇ ਖੁਸ਼ਕਿਸਮਤ ਸਨ ਕਿ ਜੱਦ ਆਪਣੀ ਹਾਲਤ ਉਪਰ ਗੋਰ ਕਰਕੇ ਫਿਕਰਮੰਦ ਹੁੰਦੇ ਤਾਂ ਆਪ ਜੀ ਦੀ ਸੰਗਤ ਵਿੱਚ ਚਲੇ ਜਾਂਦੇ ਸਨ ਅਤੇ ਫਿਰ ਹਜ਼ਰਤ ਮੁਹਾਮਦ ਸਲਲਾਹੁ ਅਲਲਾਹਿ ਵਸਲਾਅਮ ਦੀ 'ਕੁਵੱਤੇ ਕੁਦਸੀ' (ਪਵਿਤਰ ਸ਼ਕਤੀਆਂ) ਕਰਕੇ ਆਪਣਾ ਇਲਾਜ ਕਰ ਲੈਂਦੇ ਸਨ ਪਰ ਸਾਨੂੰ ਤਾਂ ਇਸ ਫਿਕਰ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਇਬਾਦਤਾਂ ਦੁਆਵਾਂ ਤੇ ਇਸਤਗਾਫ਼ਰ ਦੇ ਸਾਧਨ ਨੂੰ ਸਦਾ ਅਪਣਾਈ ਰਖੋਣਾ ਚਾਹੀਦਾ ਹੈ ਅਤੇ ਇਸੇ ਸਾਧਨ ਰਾਹੀਂ ਆਪਣਾ ਇਲਾਜ ਕਰਦੇ ਰਹਿਣਾ ਚਾਹੀਦਾ ਹੈ । ਜੇਕਰ ਸਾਡਾ ਭਰਮ ਵੀ ਹੋਵੇ ਲਾਪਰਵਾਹੀ ਦੀ ਤੁਲਨਾ ਵਿੱਚ ਬਿਹਤਰ ਹੈ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਲਾਪਰਵਾਹੀ ਰੱਬ

ਤੋਂ ਦੂਰ ਲੈ ਜਾਂਦੀ ਹੈ ਅਤੇ ਫਿਰ ਹੌਲੀ ਹੌਲੀ ਅਸੀਂ ਧਰਮ ਤੋਂ ਵੀ ਦੂਰ ਹੋ ਜਾਂਦੇ ਹਾਂ ਫਿਰ ਲਾਇਲਾਜ਼ ਰੂਹਾਨੀ ਰੋਗੀ ਬਣ ਜਾਂਦੇ ਹਨ । ਸੋ, ਇਸ ਪੱਖੋਂ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਹੈ ।

ਹਜ਼ਰਤ ਮੁਸਲਿਹ ਮੌਕਿਦ ਰਜ਼ੀ ਅਲਾਹ ਅਨਹੁ ਇਕ ਵਾਰ ਇਹ ਵਿਸ਼ਾ ਵਰਨਣ ਕਰ ਰਹੇ ਸਨ ਕਿ ਖੁਸ਼ੀ ਤੇ ਦੁਖ ਦਾ ਸੰਬੰਧ ਅਹਿਸਾਸ ਨਾਲ ਹੈ । ਉਧਾਰਣ ਲਈ ਜੇਕਰ ਕਿਸੇ ਦੇ ਘਰ ਵਿੱਚ ਵਿਆਹ ਹੈ ਤਾਂ ਉਹ ਇਸ ਵਿਆਹ ਦੀ ਖੁਸ਼ੀ ਲਈ ਜੇਕਰ ਕਰਜ਼ਾ ਵੀ ਲੈਣਾ ਹੋਵੇ ਤਾਂ ਕਰਜ਼ਾ ਲੈਕੇ ਉਹ ਖੁਸ਼ੀ ਕਰਨ ਦਾ ਜਤਨ ਕਰਦਾ ਹੈ ਅਤੇ ਉਸ ਨਾਲ ਨੇੜਤਾ ਰਖੱਣ ਵਾਲੇ ਵੀ ਇਸ ਖੁਸ਼ੀ ਵਿੱਚ ਸ਼ਾਮਲ ਹੁੰਦੇ ਹਨ, ਪਰ ਜਿੰਨ੍ਹਾਂ ਨੂੰ ਇਸ ਨਾਲ ਕੋਈ ਸੰਬੰਧ ਨਹੀਂ ਹੁੰਦਾ ਉਹਨਾਂ ਲਈ ਇਸ ਵਿਅਕਤੀ ਦਾ ਖੁਸ਼ੀ ਕਰਨਾ ਜਾਂ ਉਸ ਦੇ ਪਰਿਵਾਰ ਵਾਲਿਆਂ ਦਾ ਖੁਸ਼ੀ ਕਰਨਾ ਜਾਂ ਉਸ ਨਾਲ ਨੇੜਤਾ ਰਖੱਣ ਵਾਲਿਆਂ ਦਾ ਖੁਸ਼ੀ ਕਰਨਾ ਅਤੇ ਉਸ ਦੇ ਲਈ ਆਪਣੇ ਆਪ ਨੂੰ ਕਸ਼ਟ ਵਿੱਚ ਪਾਉਣਾ ਜਾਂ ਕਰਜ਼ਾ ਲੈਣਾ ਕੋਈ ਮਹਤਾ ਨਹੀਂ ਰਖੁੰਦਾ । ਇਸੇ ਪ੍ਰਕਾਰ ਇਕ ਵਿਅਕਤੀ ਆਪ ਪਰਿਵਾਰ ਦਾ ਪਾਲਕ ਹੋਵੇ, ਜੇਕਰ ਉਹ ਮਰ ਜਾਵੇ ਤਾਂ ਘਰ ਵਿੱਚ ਇਕ ਮਾਤਮ ਹੁੰਦਾ ਹੈ ਪਰ ਦੂਜੇ ਜਿੰਨ੍ਹਾਂ ਦੇ ਇਸ ਨਾਲ ਕੋਈ ਸੰਬੰਧ ਨਹੀਂ ਹੁੰਦਾ ਉਹਨਾਂ ਲਈ ਉਸ ਦਾ ਮਰ ਜਾਣਾ ਕੋਈ ਮਹਤਾ ਨਹੀਂ ਰਖੁੰਦਾ । ਹਜ਼ਾਰਾਂ ਹੋ ਲੋਕ ਪ੍ਰਤੀਦਿਨ ਮਰਦੇ ਹਨ, ਮੌਤਾਂ ਹੁੰਦੀਆਂ ਹਨ, ਪਰ ਜਿੰਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਉਹਨਾਂ ਬਾਰੇ ਜਾਨਕਾਰੀ ਮਿਲਣ ਦੇ ਬਾਦ ਵੀ ਉਹ ਅਹਿਸਾਸ ਨਹੀਂ ਹੁੰਦਾ ਜੱਦ ਕਿ ਜੇਕਰ ਕੋਈ ਆਪਣਾ ਨੇੜਤਾ ਰਖੱਣ ਵਾਲਾ ਮਰ ਜਾਵੇ ਤਾਂ ਬਹੁਤ ਵੱਡੇ ਦੁੱਖ ਦਾ ਅਹਿਸਾਸ ਹੁੰਦਾ ਹੈ । ਹਜ਼ਰਤ ਮੁਸਲਿਹ ਮੌਕਿਦ ਰਜ਼ੀ ਅਲਾਹ ਅਨਹੁ ਵਰਨਣ ਕਰਦੇ ਹਨ ਕਿ ਇਹਨਾਂ ਅਹਿਸਾਸਾਂ ਦਾ ਵੀ ਅਦਭੂਤ ਵਿਵੇਕ ਹੁੰਦਾ ਹੈ ਇਕ ਗੱਲ ਇਕ ਲਈ ਖੁਸ਼ੀ ਦੀ ਘੜੀ ਅਤੇ ਸ਼ਾਂਤੀ ਤੇ ਸ਼ਕੂਨ ਦੀ ਘੜੀ ਹੁੰਦੀ ਹੈ ਪਰ ਦੂਜੇ ਲਈ ਮਾਤਮ ਤੇ ਸ਼ੋਕ ਦਾ ਪ੍ਰਭਾਵ ਰਖੁੰਦੀ ਹੈ ।

ਫਰਮਾਉਂਦੇ ਹਨ ਕਿ ਇਹ ਵਿਸ਼ੇ ਮੈਂਨੂੰ ਹਜ਼ਰਤ ਮਸੀਹ ਮੌਕਿਦ ਅਲੈਹਿ ਸਲਾਮ ਨੇ ਇਕ ਵਾਕ ਵਿੱਚ ਸਿਖਾਇਆ ਸੀ । ਫਰਮਾਉਂਦੇ ਹਨ ਕਿ ਹਜ਼ਰਤ ਮਸੀਹ ਮੌਕਿਦ ਅਲੈਹਿ ਸਲਾਮ ਬਕਾਇਦਾ ਅਖਬਾਰ ਪੜ੍ਹਿਆ ਕਰਦੇ ਸਨ । ਇਹ ਵੀ ਸਾਡੇ ਉਹਨਾਂ ਲੋਕਾਂ ਲਈ ਜਿੰਨ੍ਹਾਂ ਦੇ ਸੁਪੁਰਦ ਧਰਮ ਨੇ ਕੰਮਾ ਦੀ ਜ਼ਿੰਮੇਦਾਰੀ ਹੈ ਇਸ ਵਿੱਚ ਇਕ ਇਹ ਸਿੱਖਿਆ ਵੀ ਹੈ ਕਿ ਉਹਨਾਂ ਨੂੰ ਬਕਾਇਦਾ ਅਖਬਾਰ ਪੜ੍ਹਨੇ ਚਾਹੀਦਾ ਹਨ ਅਤੇ ਛੋਟੀਆਂ ਛੋਟੀਆਂ ਖਬਰਾਂ ਨੂੰ ਵੀ ਦੇਖ ਲੈਣਾ ਚਾਹੀਦਾ ਹੈ । ਬਹਿਰਹਾਲ ਫਰਮਾਉਂਦੇ ਹਨ ਆਪ ਬਕਾਇਦਾ ਅਖਬਾਰ ਪੜ੍ਹਿਆ ਕਰਦੇ ਸਨ । ਇਕ ਦਿਨ 1907 ਈ. ਦੀ ਗੱਲ ਹੈ ਅਖਬਾਰ ਪੜ੍ਹਿਆਂ ਹੋਇਆਂ ਮੈਂਨੂੰ ਅਵਾਜ਼ ਦਿੱਤੀ, ਮਹਮੂਦ, ਕਹਿੰਦੇ ਹਨ ਜੱਦ ਮੈਂ ਹਾਜ਼ਰ ਹੋਇਆ ਤਾਂ ਆਪਣੇ ਮੈਂਨੂੰ ਖਬਰ ਸੁਣਾਈ । ਇਕ ਵਿਅਕਤੀ ਮੈਂਨੂੰ ਉਸ ਦਾ ਨਾਂ ਚੇਤੇ ਨਹੀਂ ਉਹ ਮਰ ਗਿਆ ਹੈ । ਹਜ਼ਰਤ ਮੁਸਲਿਹ ਮੌਕਿਦ ਕਹਿੰਦੇ ਹਨ ਇਸਤੇ ਮੇਰਾ ਹਾਸ਼ਾ ਨਿਕਲ ਗਿਆ ਅਤੇ ਮੈਂ ਕਿਹਾ ਮੈਂਨੂੰ ਇਸ ਤੋਂ ਕੀ, ਹਜ਼ਰਤ ਸਾਹਬ ਨੇ ਫਰਮਾਇਆ ਇਸ ਦੇ ਘਰ ਵਿੱਚ ਤਾਂ ਮਾਤਮ ਪਿਆ ਹੋਵੇਗਾ ਅਤੇ ਤੁਸੀਂ ਕਹਿੰਦੇ ਹੋ ਮੈਂਨੂੰ ਕੀ । ਇਸ ਦਾ ਕੀ ਕਾਰਣ ਹੈ ਹਜ਼ਰਤ ਮੁਸਲਿਹ ਮੌਕਿਦ ਰਜ਼ੀ ਅਲਾਹ ਅਨਹੁ ਫਰਮਾਉਂਦੇ ਹਨ ਕਿ ਇਸ ਦਾ ਕਾਰਣ ਇਹ ਹੈ ਕਿ ਜਿਸ ਦੇ ਨਾਲ ਸੰਬੰਧ ਨ ਹੋਵੇ ਉਸ ਦੇ ਦੁੱਖ ਦਾ ਪ੍ਰਭਾਵ ਨਹੀਂ ਹੁੰਦਾ ਅਤੇ ਇਸੇ ਪ੍ਰਕਾਰ ਕੋਈ ਖੁਸ਼ੀ ਦੀ ਗੱਲ ਹੈ ਤਾਂ ਉਸ ਖੁਸ਼ੀ ਦਾ ਪ੍ਰਭਾਵ ਨਹੀਂ ਹੁੰਦਾ ।

ਸੋ, ਇਸ ਗੱਲ ਨੂੰ ਚੇਤੇ ਰਖੱਣਾ ਚਾਹੀਦਾ ਹੈ ਕਿ ਆਪਣੇ ਪਿਆਰਿਆਂ ਤੇ ਉਹਨਾਂ ਦੀਆਂ ਸੰਤਾਨਾਂ ਲਈ ਵਿਸ਼ੇਸ਼ ਰੂਪ ਵਿੱਚ ਦੁਆਵਾਂ ਕਰਨੀਆਂ ਚਾਹੀਦੀਆਂ ਹਨ । ਖੁਸ਼ੀ ਤੇ ਝਾਮੀ ਦੇ ਮੌਕੇਤੇ ਉਹਨਾਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਜਮਾਤ ਦੇ ਲੋਕਾਂ ਲਈ ਸਾਧਾਰਣ ਤੌਰਤੇ ਵੀ ਸਾਡੇ ਖੁਸ਼ੀ ਤੇ ਝਾਮੀ ਦੇ ਪ੍ਰਗਟਾਵੇ ਹੋਣੇ ਚਾਹੀਦੇ ਹਨ ਕਿਉਂਕਿ ਜਮਾਤ

ਵੀ ਇਕ ਫੁਜੂਦ ਹੈ ਅਤੇ ਉਸੇ ਸਮੇਂ ਅਹਿਸਾਸ ਪੈਦਾ ਹੁੰਦਾ ਹੈ ਜੱਦ ਅਸੀਂ ਜਮਾਤ ਦੇ ਹਰ ਵਿਅਕਤੀ ਦੇ ਦੁੱਖ ਨੂੰ ਅਤੇ ਉਸ ਦੀ ਭੁਸ਼ੀ ਨੂੰ ਮਹਿਸੂਸ ਵੀ ਕਰਾਂਗੇ ਅਤੇ ਇਹ ਚੀਜ਼ ਹੈ ਜੋ ਜਮਾਤ ਵਿੱਚ ਏਕਤਾ ਪੈਦਾ ਕਰਨ ਦਾ ਵੀ ਇਕ ਸਾਧਨ ਹੈ ।

ਫਿਰ ਕਈ ਲੋਕ ਇਤਰਾਜ਼ ਕਰ ਦਿੰਦੇ ਹਨ ਕਿ ਜਮਾਤੀ ਤੌਰ'ਤੇ ਉਧਾਰਣ ਲਈ ਕਿਸੇ ਨੂੰ ਸਜ਼ਾ ਮਿਲੀ ਹੈ ਜਾਂ ਕਿਸੇ ਦੇ ਵਿਰੁਧ ਕਾਰਵਾਈ ਹੋਈ ਹੈ ਤਾਂ ਉਹ ਕਹਿੰਦਾ ਹੈ ਕਿ ਮੇਰੇ ਖਿਲਾਫ਼ ਜੋ ਫਲਾਲੀ ਕਾਰਵਾਈ ਹੋਈ ਹੈ ਜ਼ਲਤ ਹੋਈ ਹੈ ਅਤੇ ਫਲਾਣੇ ਵਿਅਕਤੀ ਦੇ ਵਿਰੁਧ ਨਹੀਂ ਹੋਈ ਅਤੇ ਉਸ ਦਾ ਪੱਖ ਪੂਰਿਆ ਗਿਆ ਹੈ । ਇਸ ਪ੍ਰਕਾਰ ਦੇ ਇਤਰਾਜ਼ ਕੋਈ ਨਵੀਂ ਚੀਜ਼ ਨਹੀਂ ਹੈ । ਹਰ ਜ਼ਮਾਨੇ ਵਿੱਚ ਅਜਿਹੇ ਇਤਰਾਜ਼ ਮਿਲਦੇ ਹਨ ਅੱਜ ਵੀ ਇਹ ਲੋਕ ਕਰਦੇ ਹਨ ਪਹਿਲਾਂ ਵੀ ਕਰਿਆ ਕਰਦੇ ਸਨ । ਸੋ, ਅਜਿਹੇ ਹੀ ਲੋਕਾਂ ਦਾ ਵਰਨਣ ਕਰਦਿਆਂ ਹੋਇਆਂ ਹਜ਼ਰਤ ਮੁਸਲਿਮ ਮੌਜੂਦ ਰਜ਼ੀ ਅਲੱਹ ਅਨਹੁ ਫਰਮਾਉਂਦੇ ਹਨ ਕਿ

ਹਕੀਕਤ ਇਹ ਹੈ ਕਿ ਨਿਜਾਮ (ਵਿਵਸਥਾ) ਦੀ ਦੁਰੁਸਤੀ ਲਈ ਵਿਚਾਰਾਂ ਦੀ ਏਕਤਾ ਦਾ ਇਕ ਦਾਇਰਾ (ਵਿੱਡੀ) ਹੁੰਦਾ ਹੈ । ਹੋ ਸਕਦਾ ਹੈ ਕਿ ਇਕ ਮਤਿਬੇਦ ਵੱਡਾ ਦਿਖਾਈ ਦੇਵੇ ਪਰ ਜੇਕਰ ਉਹ ਕਿਸੇ ਫਸਾਦ ਦਾ ਸਬਬ ਨ ਹੋਵੇ ਤਾਂ ਉਸ ਮਤਿਬੇਦ ਰਖਣ ਵਾਲੇ ਨੂੰ ਜਮਾਤ ਵਿੱਚ ਸ਼ਾਮਲ ਹੋਣ ਦੀ ਆਗਿਆ ਦੇ ਦਿੱਤੀ ਜਾਵੇ ਪਰ ਇਕ ਫੂਜਾ ਵਿਅਕਤੀ ਭਾਵੇਂ ਉਸ ਤੋਂ ਘੱਟ ਮਤਿਬੇਦ ਰਖਦਾ ਹੋਵੇ ਪਰ ਉਸ ਦਾ ਮਤਿਬੇਦ ਕਿਸੇ ਫਸਾਦ ਦਾ ਸਬਬ ਹੋਵੇ ਤਾਂ ਉਸ ਨੂੰ ਜਮਾਤ ਵਿੱਚੋਂ ਕੱਢ ਦਿੱਤਾ ਜਾਵੇ । ਫਰਮਾਉਂਦੇ ਹਨ ਕਿ ਹਜ਼ਰਤ ਮਸੀਹ ਮੌਜੂਦ ਅਲੈਹਿ ਸਲਾਮ ਤੋਂ ਇਕ ਵਾਰੀ ਇਕ ਸਜ਼ਣ ਨੇ ਪੁੱਛਿਆ ਕਿ ਮੈਂ ਹੁਣੇ ਸ਼ੀਯਾ ਵਿਚਾਰਪਾਰਾ ਵਿੱਚੋਂ ਨਿਕਲ ਕੇ ਆਇਆ ਹਾਂ ਅਤੇ ਹਜ਼ਰਤ ਅਲੀ ਰਜ਼ੀ ਅਲੱਹ ਅਨਹੁ ਨੂੰ ਹਜ਼ਰਤ ਅਬੂਬਕਰ ਰਜ਼ੀ ਅਲੱਹ ਅਨਹੁ ਤੇ ਹਜ਼ਰਤ ਉਮਰ ਰਜ਼ੀ ਅਲੱਹ ਅਨਹੁ ਤੋਂ ਅਫ਼ਜ਼ਲ ਸਮਝਦਾ ਹਾਂ ਕਿਉਂਕਿ ਮੇਰੇ ਉਪਰ ਸ਼ੀਯਾ ਵਿਚਾਰਪਾਰਾ ਦਾ ਬਹੁਤਾ ਪ੍ਰਭਾਵ ਹੈ । ਸੋ, ਕੀ ਮੈਂ ਇਸ ਅਕੀਦੇ ਦੇ ਹੁੰਦਿਆਂ ਹੋਇਆਂ ਮੈਂ ਆਪ ਦੀ ਬੈਅਤ ਕਰ ਸਕਦਾ ਹਾਂ । ਹਜ਼ਰਤ ਮਸੀਹ ਮੌਜੂਦ ਅਲੈਹਿਸਲਾਮ ਨੇ ਉਹਨਾਂ ਨੂੰ ਲਿੱਖਿਆ ਕਿ ਆਪ ਬੈਅਤ ਕਰ ਸਕਦੇ ਹਨ ਪਰ ਇਸ ਦੇ ਟਾਕਰੇ'ਤੇ ਹਜ਼ਰਤ ਮਸੀਹ ਮੌਜੂਦ ਅਲੈਹਿ ਸਲਾਮ ਨੇ ਇਕ ਵਾਰ ਕੁਝ ਵਿਅਕਤੀਆਂ ਨੂੰ ਕਾਦੀਆਂ ਤੋਂ ਬਾਹਰ ਚਲੇ ਜਾਣ ਦਾ ਹੁਕਮ ਦਿੱਤਾ ਸਜ਼ਾ ਦੇ ਰੂਪ ਵਿੱਚ ਅਤੇ ਉਹਨਾਂ ਬਾਰੇ ਇਸ਼ਤਿਹਾਰ ਵੀ ਪ੍ਰਕਾਸ਼ਤ ਕੀਤਾ, ਕਾਰਣ ਕੇਵਲ ਇਹ ਸੀ ਕਿ ਉਹ ਪੰਜ ਵੇਲੇ ਦੀਆਂ ਨਮਾਜ਼ਾਂ ਵਿੱਚ ਹਾਜ਼ਰ ਨਹੀਂ ਹੁੰਦੇ ਸਨ ਅਤੇ ਕੁਝ ਅਜਿਹੇ ਸਨ ਕਿ ਉਹਨਾਂ ਦੀ ਸੰਗਤ ਵਿੱਚ ਹੁਕੱਕ ਨੇਸ਼ਨ ਅਤੇ ਵਿਅਰਥ ਗੱਲਾਂ ਦਾ ਸ਼ੁਗਲਾ ਲਗੋ ਰਹਿੰਦਾ ਸੀ । ਸੋ, ਆਪ ਨੇ ਉਹ ਚੀਜ਼ ਜੋ ਇਸ ਪ੍ਰਕਾਰ ਦੀ ਮਨਾਹੀ ਨਹੀਂ ਰਖਦੀਆਂ ਜਿਵੇਂ ਕਿ ਸ਼ਰਾਬ ਆਪਣੇ ਅੰਦਰ ਮਨਾਹੀ ਰਖਦੀ ਹੈ ਵਰਤੋਂ ਕਰਨ'ਤੇ ਇਕ ਵਿਅਕਤੀ ਨੂੰ ਜਮਾਤ ਵਿੱਚੋਂ ਖਾਰਜ ਕਰ ਦਿੱਤਾ ਅਤੇ ਉਹ ਜਿਸ ਨੇ ਇਹ ਕਿਹਾ ਸੀ ਕਿ ਮੈਂ ਹਜ਼ਰਤ ਅਬੂਬਕਰ ਰਜ਼ੀ ਅਲੱਹ ਅਨਹੁ ਤੋਂ ਹਜ਼ਰਤ ਅਲੀ ਰਜ਼ੀ ਅਲੱਹ ਅਨਹੁ ਨੂੰ ਅਫ਼ਜ਼ਲ ਸਮਝਦਾ ਹਾਂ । ਇਹ ਹੁੰਦਿਆਂ ਹੋਇਆਂ ਵੀ ਕਿ ਹਜ਼ਰਤ ਮਸੀਹ ਮੌਜੂਦ ਅਲੈਹਿ ਸਲਾਮ ਦਾ ਆਪਣਾ ਇਹ ਅਕੀਦਾ ਸੀ ਕਿ ਹਜ਼ਰਤ ਅਬੂਬਕਰ ਰਜ਼ੀ ਅਲੱਹ ਅਨਹੁ ਹਜ਼ਰਤ ਅਲੀ ਰਜ਼ੀ ਅਲੱਹ ਅਨਹੁ ਤੋਂ ਅਫ਼ਜ਼ਲ ਹਨ ਉਸ ਨੂੰ ਬੈਅਤ ਕਰਨ ਦੀ ਆਗਿਆ ਦੇ ਦਿੱਤੀ । ਆਪ ਫਰਮਾਉਂਦੇ ਹਨ ਕਿ ਵਾਸਤਵ ਵਿੱਚ ਕੁਝ ਗਲੋਂ ਵਕਤੀ ਫਸਾਦ ਦੇ ਪੱਖੋਂ ਵੱਡੀਆਂ ਹੁੰਦੀਆਂ ਹਨ ਜੱਦਕਿ ਉਹ ਅਸਲ ਵਿੱਚ ਛੋਟੀਆਂ ਹੁੰਦੀਆਂ ਹਨ ਅਤੇ ਕੁਝ ਗਲੋਂ ਵਕਤੀ ਫਸਾਦ ਦੇ ਪੱਖੋਂ ਛੋਟੀਆਂ ਹੁੰਦੀਆਂ ਹਨ ਜੱਦ ਕਿ ਅਸਲ ਵਿੱਚ ਉਹ ਵੱਡੀਆਂ ਹੁੰਦੀਆਂ ਹਨ ।

ਸੋ, ਵੈਕਤੀ ਫ਼ਸਾਦ ਦੇ ਪੱਖਂ ਕਦੇ ਵੱਡੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿਤਾ ਜਾਂਦਾ ਹੈ ਅਤੇ ਛੋਟੀ ਗੱਲ'ਤੇ ਐਕਸ਼ਨ ਲੈ ਲਿਆ ਜਾਂਦਾ ਹੈ। ਪਰ ਉਹਨਾਂ ਲੋਕਾਂ ਨੇ ਜੋ ਇਤਰਾਜ਼ ਕਰਨ ਵਾਲੇ ਹਨ ਕਦੇ ਵੀ ਅਕਲ ਤੋਂ ਕੰਮ ਨਹੀਂ ਲਿਆ। ਉਹਨਾਂ ਦਾ ਉਦੇਸ਼ ਕੇਵਲ ਇਤਰਾਜ਼ ਕਰਨਾ ਹੁੰਦਾ ਹੈ। ਕੁਝ ਹਮਾਇਤੀ ਪੈਦਾ ਹੋ ਜਾਂਦੇ ਹਨ ਉਹਨਾਂ ਦੇ ਜਿੰਨ੍ਹਾਂ ਨੂੰ ਸਜ਼ਾ ਮਿਲੀ ਹੁੰਦੀ ਹੈ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸਲ ਗੱਲ ਕੀ ਹੈ ਕਿਸ ਕਾਰਣ ਸਜ਼ਾ ਮਿਲੀ ਹੈ। ਸੋ, ਇਸ ਪੱਖੋਂ ਅਕਾਰਣ ਹੀ ਦਖਲਾ ਨਹੀਂ ਕਰਨਾ ਚਾਹੀਦਾ ਜਾਂ ਕਿਸੇ ਦੀਆਂ ਸਫ਼ਾਰਸ਼ਾਂ ਨਹੀਂ ਕਰਨੀਆਂ ਚਾਹੀਦੀਆਂ। ਹਾਂ ਜੱਦ ਨਿਜ਼ਾਮ (ਵਿਵਸਥਾ) ਸਮਝਦਾ ਹੈ ਜਾਇਜ਼ਾ ਲਿਆ ਜਾਂਦਾ ਹੈ ਤਾਂ ਫਿਰ ਉਹਨਾਂ ਦੀ ਮੁਆਫ਼ੀ ਵੀ ਹੋ ਜਾਂਦੀ ਹੈ। ਇਸ ਪ੍ਰਕਾਰ ਦੇ ਇਤਰਾਜ਼ ਕਰਤਾ ਜਿਵੇਂ ਕਿ ਮੈਂ ਕਿਹਾ ਅੱਜ ਕਲ ਵੀ ਹਨ। ਗਲਤ ਕੰਮ ਕਰਦੇ ਹਨ ਸਜ਼ਾ ਮਿਲੇ ਤਾਂ ਸੁਧਾਰ ਕਰਨ ਦੀ ਥਾਂ ਹੋਰ ਵੀ ਨਿਜ਼ਾਮ ਦੇ ਵਿਰੁਧ ਬੋਲਦੇ ਹਨ ਅਤੇ ਫਿਰ ਇਹ ਵੀ ਮੰਗ ਹੁੰਦੀ ਹੈ ਕਿ ਅਸੀਂ ਜਿਵੇਂ ਹਾਂ ਵੈਸੇ ਹੀ ਰਹਾਂਗੇ। ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਨਿਜ਼ਾਮੇ ਜਮਾਤ ਸਾਨੂੰ ਆਪਣਾ ਹਿੱਸਾ ਬਣਾਏ, ਅਸੀਂ ਸੁਧਾਰ ਨਹੀਂ ਕਰਨਾ।

ਹਜ਼ਰਤ ਮੁਸਲਿਹ ਮੌਤਿਦ ਰਜੀ ਅਲੱਹ ਅਨਹੁ ਨੇ ਇਕ ਵਾਰ ਬੱਚਿਆਂ ਦੀ ਤਰਬੀਯਤ (ਸੀਖ) ਲਈ ਇਕ ਲੇਖ ਲਿਖਿਆ ਜਿਸ ਵਿੱਚ ਹਜ਼ਰਤ ਮਸੀਹ ਮੌਤਿਦ ਅਲੈਹਿ ਸਲਾਮ ਦੀ ਇਕ ਕਹਾਣੀ ਵਰਨਣ ਕੀਤੀ। ਆਪ ਲਿਖੋਦੇ ਹਨ ਕਿ ਜਨਾਬ ਇਮਾਮ ਅਲੈਹਿ ਸਲਾਮ ਨੇ 5 ਸਤੰਬਰ 1898ਈ. ਨੂੰ ਅਸਰ ਦੀ ਨਮਾਜ਼ ਦੇ ਬਾਦ ਮੇਰੀ ਬਿਨਤੀ'ਤੇ ਮੈਨੂੰ ਹੇਠ ਲਿਖੀ ਕਹਾਣੀ ਸੁਣਾਈ ਜਿਸ ਤੋਂ ਪਤਾ ਲਗੋਦਾ ਹੈ ਕਿ ਰੱਬ ਉਪੱਰ ਭਰੋਸਾ ਤੇ ਵਿਸ਼ਵਾਸ ਕਰਨਾ ਅਤੇ ਸਰਾਤਕਵਾ ਇੰਸਾਨ ਨੂੰ ਇਸ ਯੋਗ ਬਣਾ ਦਿੰਦਾ ਕਿ ਰੱਬ ਆਪ ਉਸ ਦਾ ਪਾਲਕ ਹੋ ਜਾਂਦਾ ਹੈ ਅਤੇ ਅਜਿਹੇ ਢੰਗ ਨਾਲ ਉਸ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਕਿ ਕਿਸੇ ਨੂੰ ਵੀ ਖਬਰ ਨਹੀਂ ਹੁੰਦੀ। ਸੋ, ਹਜ਼ਰਤ ਮਸੀਹ ਮੌਤਿਦ ਅਲੈਹਿ ਸਲਾਮ ਨੇ ਫਰਮਾਇਆ ਕਿ ਬੁਜ਼ੁਰਗ ਕਿਤੇ ਸੜਰ'ਤੇ ਜਾ ਰਹੇ ਸਨ ਅਤੇ ਇਕ ਜੰਗਲ ਵਿੱਚੋਂ ਉਹਨਾਂ ਦਾ ਲੰਘਣਾ ਹੋਇਆ ਜਿੱਥੇ ਇਕ ਚੋਰ ਰਹਿੰਦਾ ਸੀ ਅਤੇ ਹਰ ਆਉਣ ਜਾਣ ਵਾਲੇ ਮੁਸਾਫਰ ਨੂੰ ਲੁੱਟ ਲਿਆ ਕਰਦਾ ਸੀ। ਆਪਣੀ ਆਦਤ ਅਸੁਸਾਰ ਉਸ ਬੁਜ਼ੁਰਗ ਨੂੰ ਵੀ ਲੁੱਟਣ ਲਗੋ। ਬੁਜ਼ੁਰਗ ਨੇ ਉਸ ਨੂੰ ਕਿਹਾ ਕਿ 'ਵਡਿਸਮਾਇ ਰਜਾਕਾਕੁਮ ਵਮਾ ਤੁਆਦੁਨ' (وَفِي السَّيَاءِ رُزْقٌ كَمَا تَوَعَدُونَ) ਅਰਥਾਤ ਅਕਾਸ਼'ਤੇ ਤੁਹਾਡਾ ਰਿਜ਼ਕ ਹੈ ਅਤੇ ਜਿਸਦਾ ਤੁਸੀਂ ਵਾਦਾ ਦਿੱਤੇ ਜਾਂਦੇ ਹੋ, ਬਸ਼ਰਤੇ ਕਿ ਨੇਕੀਆਂ ਉਪੱਰ ਕਾਇਮ ਰਹੋ। ਫਰਮਾਇਆ ਕਿ ਤੁਹਾਡਾ ਰਿਜ਼ਕ ਆਕਾਸ਼ ਵਿੱਚ ਮੌਜੂਦ ਹੈ ਤੁਸੀਂ ਰੱਬ'ਤੇ ਭਰੋਸਾ ਕਰੋ ਅਤੇ ਤਕਵਾ (ਸੰਜਮਤਾ) ਪਾਰਣ ਕਰੋ। ਚੋਰੀ ਛੱਡ ਦਿਓ। ਰੱਬ ਆਪ ਤੁਹਾਡੀਆਂ ਲੋੜਾਂ ਪੂਰੀਆਂ ਕਰ ਦੇਵੇਗਾ। ਚੋਰ ਦੇ ਮਨ'ਤੇ ਪ੍ਰਭਾਵ ਪਿਆ ਉਸ ਨੇ ਉਕਤ ਬੁਜ਼ੁਰਗ ਨੂੰ ਛੱਡ ਦਿਤਾ ਅਤੇ ਉਹਨਾਂ ਦੀ ਗੱਲ ਉਪੱਰ ਅਮਲ ਕੀਤਾ ਏਥੋਂ ਤੱਕ ਕਿ ਸੋਨੇ ਚਾਂਦੀ ਦੇ ਬਰਤਨਾ ਵਿੱਚ ਉਸ ਨੂੰ ਵੱਧੀਆਂ ਤੇ ਭਿੰਨ ਭਿੰਨ ਖਾਣੇ ਮਿਲਣ ਲੱਗੇ। ਉਹ ਖਾਣਾ ਖਾਕੇ ਬਰਤਨਾਂ ਨੂੰ ਆਪਣੀ ਕੁਟੀਆ ਤੋਂ ਬਾਹਰ ਸੁੱਟ ਦਿੰਦਾ ਸੀ। ਸਬਦ ਨਾਲ ਇਕ ਵਾਰ ਫਿਰ ਉਹੋ ਬੁਜ਼ੁਰਗ ਉਥੋਂ ਫਿਰ ਲੰਘੇ ਤਾਂ ਉਸ ਚੋਰ ਨੇ ਜੋ ਹੁਣ ਬਹੁਤ ਨੇਕ ਤੇ ਸੰਜਮੀ ਬਣ ਗਿਆ ਸੀ ਉਸ ਬੁਜ਼ੁਰਗ ਨੂੰ ਸਾਰੀ ਅਵਸਥਾ ਦੱਸੀ ਅਤੇ ਕਿਹਾ ਕਿ ਮੈਨੂੰ ਕੋਈ ਹੋਰ ਆਇਤ ਦੱਸੋ। ਤਾਂ ਬੁਜ਼ੁਰਗ ਨੇ ਦੱਸਿਆ ਕਿ 'ਡਾਵਾ ਰਬੁੱਸਮਾਇ ਵਲ ਅਰਜ਼ਿ ਇਨਾਹੁਲਹੱਕ' (فَوَرَبُ السَّيَاءِ وَالارضِ انَّهُ لَحَقْ). ਅਰਥਾਤ ਆਕਾਸ਼ ਤੇ ਧਰਤੀ ਦੇ ਰੱਬ ਦੀ ਸਹੂੰ ਨਿਸਚੇ ਹੀ ਸੱਚ ਇਹ ਹੈ। ਇਹ ਪਵਿੱਤਰ ਸ਼ਬਦ ਸੁਣਕੇ ਉਸ'ਤੇ ਐਨ੍ਹਾ ਅਸਰ ਹੋਇਆ ਕਿ ਰੱਬ ਦੀ ਅਜ਼ਮਤ ਤੇ ਜਲਾਲ ਦਾ ਵਿਚਾਰ ਕਰਕੇ

ਤਜ਼ਪ ਉਠਿਆ ਅਤੇ ਇਸੇ ਵਿੱਚ ਜਾਨ ਦੇ ਦਿੱਤੀ । ਤਾਂ, ਇਹ ਇਕ ਅੱਠ ਦੱਸ ਸਾਲ ਦੇ ਬੱਚੇ ਨੂੰ ਕਹਾਣੀ ਸੁਣਾਈ ਹਜ਼ਰਤ ਮਸੀਹ ਮੌਉਦ ਅਲੈਹਿ ਸਲਾਮ ਨੇ ਅਤੇ ਫਿਰ ਉਹ ਅੱਗੇ ਬੱਚਿਆਂ ਨੂੰ ਹੀ ਇਹ ਕਹਿ ਰਹੇ ਹਨ ਇਸ ਵਿਸ਼ੇ ਵਿੱਚ ਕਿ ਤਕਵਾ (ਸੰਜਮਤਾ) ਧਾਰਨ ਕਰਨ ਨਾਲ ਕਿਹੋ ਜਿਹੀ ਦੌਲਤ ਨਸੀਬ ਹੁੰਦੀ ਹੈ ਕਿ ਉਹ ਰੱਬ ਜੋ ਧਰਤੀ ਤੇ ਆਕਾਸ਼ ਦੇ ਰਹਿਣ ਵਾਲਿਆਂ ਦੀ ਪਾਲਣਾ ਕਰਦਾ ਹੈ, ਕੀ ਉਸ ਦੇ ਹੋਣ ਵਿੱਚ ਕੋਈ ਸੰਦੇਹ ਹੈ । ਉਹ ਪਾਕ ਤੇ ਸਰਹੋ ਰੱਬ ਹੈ ਜੋ ਸਾਨੂੰ ਸਾਰਿਆਂ ਨੂੰ ਪਾਲਦਾ ਹੈ ਪੇਸਦਾ ਹੈ ਇਸ ਲਈ ਉਸੇ ਰੱਬ ਤੋਂ ਡਰੋ ਉਸ'ਤੇ ਭਰੋਸਾ ਕਰੋ ਅਤੇ ਨੇਕ ਬਖਤੀ ਧਾਰਣ ਕਰੋ । ਇਹ ਹਜ਼ਰਤ ਮਸੀਹ ਮੌਉਦ ਅਲੈਹਿ ਸਲਾਮ ਦੇ ਜ਼ਮਾਨੇ ਵਿੱਚ ਬੱਚਿਆਂ ਦੀ ਹਾਲਤ ਸੀ ਕਿ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਸੀ ਜੋ ਅੱਜ ਕਲ ਵੱਡਿਆ ਲਈ ਸਮਝਣਾ ਔਖਾ ਹੈ । ਸੋ, ਹਮੇਸ਼ਾਂ ਸਾਡੇ ਵਿੱਚੋਂ ਹਰ ਇਕ ਨੂੰ ਚੇਤੇ ਰਖੋਣਾ ਚਾਹੀਦਾ ਹੈ ਕਿ ਤਕਵਾ (ਸੰਜਮਤਾ) ਉਪਰ ਚਲੋਣ ਦਾ ਜਤਨ ਕਰੋ ਅਤੇ ਰੱਬ ਦੇ ਫੁਜੂਦ ਉਪਰ ਐਨ੍ਹਾ ਭਰੋਸਾ ਹੋਵੇ ਅਤੇ ਉਸ'ਤੇ ਸਿਥਰ ਹੋਵੇ ਕਿ ਉਹੋ ਹੈ ਜੋ ਸਾਡੀ ਪਾਲਣਾ ਕਰਨ ਵਾਲਾ ਹੈ ਉਹੋ ਹੈ ਜੋ ਸਾਨੂੰ ਪਾਲਦਾ ਪੇਸਦਾ ਹੈ ਅਤੇ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਉਹੋ ਹੀ ਪਾਕ ਤੇ ਸਰਹੋ ਖੁਦਾ ਹੈ ਅਤੇ ਉਸੇ ਤੋਂ ਸਾਨੂੰ ਡਰਨਾ ਚਾਹੀਦਾ ਹੈ ਅਤੇ ਉਸੇ ਤੋਂ ਹਰ ਸਮੇਂ ਮੰਗਣਾ ਚਾਹੀਦਾ ਹੈ ਅਤੇ ਉਸੇ ਦੇ ਸਾਹਮਣੇ ਸਾਨੂੰ ਝੁਕਣਾ ਚਾਹੀਦਾ ਹੈ ਅਤੇ ਉਸੇ'ਤੇ ਸਾਨੂੰ ਹਰ ਸਮੇਂ ਭਰੋਸਾ ਕਰਨਾ ਚਾਹੀਦਾ ਹੈ ਅਤੇ ਇਹੋ ਨੇਕੀ ਹੈ ਜੋ ਇਕ ਮੁਸਲਮਾਨ ਲਈ ਅਪਨਾਉਣਾ ਜ਼ਰੂਰੀ ਹੈ ਜਿਸ'ਤੇ ਈਮਾਨ ਲਿਆਉਣਾ ਜ਼ਰੂਰੀ ਹੈ ਅਤੇ ਜਿਸ'ਤੇ ਅਮਲ ਕਰਨਾ ਜ਼ਰੂਰੀ ਹੈ ।

ਸੋ, ਵੱਡਿਆਂ ਲਈ ਵੀ ਇਸ ਦੀ ਬੱਚਿਆਂ ਤੋਂ ਵੱਧ ਮਹਤੱਤਾ ਹੈ ਇਸ ਸਿੱਖਿਆ ਦੀ । ਅੱਜ ਕਲ ਦੇ ਦੌਰ ਵਿੱਚ ਜੱਦ ਅਸੀਂ ਇਹਨਾਂ ਗਲੋਂ ਨੂੰ ਭੁਲੋਦੇ ਜਾ ਰਹੇ ਹਾਂ ਅਤੇ ਤਕਵਾ (ਸੰਜਮਤਾ) ਤੋਂ ਕਈ ਵਾਰ ਲੋਕ ਦੂਰ ਹੱਟ ਜਾਂਦੇ ਹਨ ਅਤੇ ਰੱਬ ਉਪਰ ਭਰੋਸੇ ਦੀ ਥਾਂ ਲੋਕਾਂ ਉਪਰ ਬਹੁਤਾ ਭਰੋਸਾ ਹੋ ਜਾਂਦਾ ਹੈ, ਉਹਨਾਂ ਨੂੰ ਚੇਤੇ ਰਖੋਣਾ ਚਾਹੀਦਾ ਹੈ ਕਿ ਅਸਲ ਭਰੋਸਾ ਰੱਬ ਦੀ ਜਾਤ (ਫੁਜੂਦ) ਉਪਰ ਹੋਣਾ ਚਾਹੀਦਾ ਹੈ । ਸੋ, ਰੱਬ ਕਰੇ ਕਿ ਸਾਡੇ ਸਾਰਿਆਂ ਵਿੱਚ ਇਹ ਤਕਵਾ (ਸੰਜਮਤਾ) ਪੈਦਾ ਹੋਵੇ ।

## Khulasa Khutba 22.07.2016

Delivered By : Hadhrat Khalifatul Masih Vth (atba)

Summarized by : Majlis Ansarullah Bharat

Translated by : Shamshad Ahmad Eden, from Punjabi Desk

From : Nazarat Nashr-o-Isha'at Qadian-143516, Distt. Gurdaspur, Punjab (INDIA)

Toll Free Shoba Noorul Islam-1800-3010-2131